

# ਪਿਸ਼ਾਬ ਵਾਲਾ ਕੈਥੇਟਰ ਆਪਣੇ ਆਪ ਫਿੱਟ ਕਰਨਾ

## Inserting Your Own Urinary Catheter




ਨਿਜੀ-ਕੈਥੇਰਾਈਜ਼ੇਸ਼ਨ ਵਾਸਤੇ ਇਸਤਰੀਆਂ ਲਈ ਨਿਰਦੇਸ਼  
Self-Catheterization Instructions for Women

ਤੁਹਾਡੇ ਪਰਵਾਰ ਦੀ ਦੇਖ ਭਾਲ ਕਰਨ ਵਾਲੇ ਪੇਸ਼ਾਵਰ (ਫੈਮਲੀ ਡਾਕਟਰ ਜਾਂ ਪੇਸ਼ਾਵਰ ਨਰਸ) ਨੇ ਤੁਹਾਨੂੰ ਦੱਸਿਆ ਹੋਵੇਗਾ ਕਿ ਤੁਹਾਡਾ ਮਸਾਨਾ ਆਪਣੇ ਆਪ ਪੂਰਾ ਪਿਸ਼ਾਬ ਬਾਹਰ ਨਹੀਂ ਕੱਢ ਸਕਦਾ। ਇਸ ਲਈ ਮਸਾਨੇ ਵਿਚੋਂ ਪਿਸ਼ਾਬ ਬਾਹਰ ਕੱਢਣ ਦਾ ਤਰੀਕਾ ਤੁਹਾਨੂੰ ਸਿੱਖਣਾ ਪਵੇਗਾ ਤਾਂ ਕਿ ਮਸਾਨਾ ਪੂਰੀ ਤਰ੍ਹਾਂ ਨਾ ਭਰ ਜਾਏ। ਅਸੀਂ ਇਸ ਨੂੰ ‘ਆਪਣੇ ਆਪ ਦੀ ਕੈਥੋਰਾਈਜ਼ੇਸ਼ਨ’ ਕਹਿੰਦੇ ਹਾਂ।

ਅਸੀਂ ਮਸਾਨੇ ਵਿਚੋਂ ਪਿਸ਼ਾਬ ਬਾਰ ਬਾਰ ਕੱਢਣ ਵਾਸਤੇ ਇਸ ਲਈ ਕਹਿੰਦੇ ਹਾਂ ਤਾਂ ਕਿ ਤੁਹਾਡਾ ਗੁਰਦਾ ਅਤੇ ਮਸਾਨਾ ਤੰਦਰੁਸਤ ਰਹਿਣ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮਸਾਨੇ ਜਾਂ ਗੁਰਦੇ ਵਿਚ ਇਨਫੈਕਸ਼ਨ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ।

ਕੈਥੋਰਾਈਜ਼ ਕਰਨ ਲਈ ਇੱਕ ਬਰੀਕ ਲਚਕਦਾਰ ਟਿਊਬ ਤੁਹਾਡੀ ਪਿਸ਼ਾਬ ਨਲੀ ਰਾਹੀਂ ਤੁਹਾਡੇ ਮਸਾਨੇ ਵਿਚ ਪਾਈ ਜਾਂਦੀ ਹੈ।



ਇਸਤਰੀਆਂ ਦਾ ਪਿਸ਼ਾਬ ਦਾ ਸਿਸਟਮ

### ਮੇਰੀ ਨਿਜੀ-ਕੈਥੋਰਾਈਜ਼ੇਸ਼ਨ


ਮੇਰੇ ਕੈਥੋਟਰ ਦਾ ਸਾਈਜ਼ _____	ਕਿੰਨੀ ਦੇਰ ਬਾਅਦ (ਗਿਣਤੀ) _____
(ਪਰਵਾਰਕ ਪੇਸ਼ਾਵਰ ਦੇਖ ਭਾਲ ਕਰਨ ਵਾਲੇ ਵੱਲੋਂ ਆਰਡਰ ਕੀਤਾ)	

ਆਪਣਾ ਨਿਜੀ ਕੈਥੋਟਰ ਫਿੱਟ ਕਰਨਾ (ਨਿਜੀ-ਕੈਥੋਰਾਈਜ਼ੇਸ਼ਨ ਵਾਸਤੇ ਇਸਤਰੀਆਂ ਲਈ ਨਿਰਦੇਸ਼)

## ਆਪਣੇ ਆਪ ਦਾ ਧਿਆਨ ਰੱਖਣਾ

- ਪਿਸ਼ਾਬ ਵਾਲੇ ਕੈਥੇਟਰ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਹਮੇਸ਼ਾ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ।
- ਜੇ ਕਰ ਤੁਸੀਂ ਸਕੋ ਤਾਂ ਰੋਜ਼ਾਨਾ ਸ਼ਾਵਰ ਲਵੋ।
- ਹਰ ਰਾਤ ਆਪਣੀ ਜਣਨ ਇੰਦਰੀ ਵਾਲੀ ਜਗ੍ਹਾ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
  - ਭਗੋਸ਼ਟ ਦੀ ਸਾਰੀ ਮੁੜੀ ਹੋਈ ਚਮੜੀ ਸਾਫ਼ ਕਰੋ।
  - ਹਮੇਸ਼ਾ ਅੱਗੇ ਤੋਂ ਪਿੱਛੇ ਵਲ ਨੂੰ ਧੋਵੋ।
  - ਗੁਦਾ ਦੇ ਦੁਆਲੇ ਵੀ ਧੋਵੋ।
  - ਗਿੱਲੇ ਕੱਪੜੇ ਨਾਲ ਸਾਬਣ ਸਾਫ਼ ਕਰੋ।
  - ਸਾਫ਼ ਤੌਲੀਏ ਨਾਲ ਸਾਰੀ ਜਗ੍ਹਾ ਸੁਕਾਓ।
- ਹਰ ਵਾਰ ਟੱਟੀ ਜਾਣ ਤੋਂ ਬਾਅਦ, ਜਿਵੇਂ ਉੱਪਰ ਦੱਸਿਆ ਗਿਆ ਹੈ ਆਪਣੇ ਆਪ ਨੂੰ ਸਾਫ਼ ਕਰੋ।
- ਪਾਣੀ, ਦੁੱਧ ਅਤੇ ਹਰਬਲ ਚਾਹ ਜਿਹੇ ਤਰਲ\* ਪਦਾਰਥ ਹਰ ਰੋਜ਼ 2 ਤੋਂ 3 ਲਿਟਰ ਪੀਓ।
 

\*ਜਿਨ੍ਹਾਂ ਲੋਕਾਂ ਨੂੰ ਦਿਲ ਜਾਂ ਗੁਰਦਿਆਂ ਤਕਲੀਫ਼ ਹੋਵੇ ਉਹ ਆਪਣੇ ਪਰਵਾਰਕ ਸਿਹਤ ਸੰਭਾਲ ਕਰਨ ਵਾਲੇ ਦੀ ਸਲਾਹ ਨਾਲ ਠੀਕ ਮਾਤਰਾ ਵਿਚ ਤਰਲ ਪਦਾਰਥ ਪੀਣ।
- ਕੈਫੀਨ ਤੋਂ ਪਰਹੇਜ਼ ਕਰੋ।  
ਕੈਫੀਨ ਕਾਰਨ ਤੁਹਾਨੂੰ ਜ਼ਿਆਦਾਵਾਰ ਅਤੇ ਇੱਕ ਦਮ ਪਿਸ਼ਾਬ ਕਰਨਾ ਪੈਂਦਾ ਹੈ। ਕੌਫੀ, ਚਾਹ, ਕੋਲਾ, ਐਨਰਜੀ ਡਰਿੰਕਸ ਅਤੇ ਚਾਕਲੈਟ ਵਿਚ ਕੈਫੀਨ ਹੁੰਦੀ ਹੈ। ਪਦਾਰਥ ਦੇ ਲੇਬਲ ਨੂੰ ਚੈਕ ਕਰਨਾ ਅੱਛੀ ਆਦਤ ਹੈ।
- ਆਪਣੇ ਪਰਵਾਰਕ ਸਿਹਤ ਸੰਭਾਲ ਕਰਨ ਵਾਲੇ ਅਤੇ/ਜਾਂ ਘਰ ਵਿਚ ਸੇਵਾ ਕਰਨ ਵਾਲੀ ਨਰਸ ਨਾਲ ਆਪਣੀਆਂ ਦਵਾਈਆਂ ਦੀ ਇਹ ਜਾਣਨ ਲਈ ਪੜਚੋਲ ਕਰੋ ਕਿ ਇਨ੍ਹਾਂ ਨਾਲ ਮਸਾਨੇ ਦੇ ਕੰਮ ਕਰਨ ਤੇ ਕੀ ਅਸਰ ਪੈਂਦਾ ਹੈ।



## ਤੁਹਾਨੂੰ ਅਕਸਰ ਕਿੰਨੀ ਵਾਰ ਕੈਥੇਟਰ ਫਿੱਟ ਕਰਨ ਦੀ ਲੋੜ ਹੈ?

ਆਪਣੇ ਪਰਵਾਰਕ ਸਿਹਤ ਸੰਭਾਲ ਕਰਨ ਵਾਲੇ ਨਾਲ ਗਲ ਕਰੋ ਕਿ ਤੁਹਾਨੂੰ ਕਿੰਨੀ ਵਾਰ ਨਿਜੀ-ਕੈਥੇਰਾਈਜ਼ੇਸ਼ਨ ਕਰਨੀ ਚਾਹੀਦੀ ਹੈ। ਇਹ ਤੁਹਾਡੀ ਜੀਵਨਸੈਲੀ ਅਤੇ ਤੁਹਾਡਾ ਮਸਾਨਾ ਕਿੰਨਾ ਪਿਸ਼ਾਬ ਰੋਕ ਸਕਦਾ ਹੈ ਤੇ ਨਿਰਭਰ ਕਰਦਾ ਹੈ। ਇਹ ਬੜਾ ਮਹੱਤਵਪੂਰਨ ਹੈ ਕਿ ਮਸਾਨੇ ਵਿਚੋਂ ਪਿਸ਼ਾਬ ਨਿਰਧਾਰਿਤ ਸਮੇਂ ਤੇ ਖਾਲੀ ਕੀਤਾ ਜਾਏ।

ਜੇ ਹੋ ਸਕੇ ਤਾਂ ਕੈਥੇਰਾਈਜ਼ ਕਰਨ ਤੋਂ ਪਹਿਲਾਂ ਪਿਸ਼ਾਬ ਕਰ ਲਵੇ। ਮਸਾਨੇ ਵਿਚ ਬਾਕੀ ਬਚੇ ਹੋਏ ਪਿਸ਼ਾਬ ਨੂੰ ‘ਪਿਸ਼ਾਬ ਦੀ ਰਹਿੰਦ ਖੂਹੰਦ’ ਕਹਿੰਦੇ ਹਨ।

- ਜੇਕਰ ਤੁਸੀਂ ਇੱਕ ਸਮੇਂ 400 ਮਿ.ਲਿ. ਤੋਂ ਜ਼ਿਆਦਾ ਪਿਸ਼ਾਬ ਕਰਦੇ ਹੋ ਤਾਂ ਤੁਹਾਨੂੰ ਜਲਦੀ ਜਲਦੀ ਨਿਜੀ-ਕੈਥੇਰਾਈਜ਼ੇਸ਼ਨ ਕਰਨ ਦੀ ਲੋੜ ਹੋਵੇਗੀ। ਤਾਂ ਕਿ ਤੁਹਾਡਾ ਮਸਾਨਾ ਜ਼ਿਆਦਾ ਨਾ ਭਰ ਜਾਏ। ਮਿਸਾਲ ਲਈ ਨਿਜੀ-ਕੈਥੇਰਾਈਜ਼ੇਸ਼ਨ ਹਰ 6 ਘੰਟਿਆਂ ਦੀ ਬਜਾਏ ਹਰ 4 ਘੰਟਿਆਂ ਬਾਅਦ ਕਰੋ।
- ਜੇਕਰ ਤੁਸੀਂ ਇੱਕ ਸਮੇਂ 200 ਮਿ.ਲਿ. ਤੋਂ ਘਟ ਪਿਸ਼ਾਬ ਕਰਦੇ ਹੋ ਤਾਂ ਤੁਸੀਂ ਨਿਜੀ-ਕੈਥੇਰਾਈਜ਼ੇਸ਼ਨ ਕਰਨ ਦਾ ਸਮਾਂ ਵਦਾਅ ਸਕਦੇ ਹੋ। ਮਿਸਾਲ ਲਈ ਨਿਜੀ-ਕੈਥੇਰਾਈਜ਼ੇਸ਼ਨ ਹਰ 4 ਘੰਟਿਆਂ ਦੀ ਬਜਾਏ ਹਰ 6 ਘੰਟਿਆਂ ਬਾਅਦ ਕਰੋ।
- ਜੇਕਰ ਤੁਸੀਂ ਲਗਾਤਾਰ ਇੱਕ ਸਮੇਂ 100 ਮਿ.ਲਿ. ਤੋਂ ਘਟ ਪਿਸ਼ਾਬ ਕਰਦੇ ਹੋ ਤਾਂ ਤੁਸੀਂ ਨਿਜੀ-ਕੈਥੇਰਾਈਜ਼ੇਸ਼ਨ ਕਰਨਾ ਬੰਦ ਕਰ ਸਕਦੇ ਹੋ। ਪਰ ਨਿਜੀ ਕੈਥੇਰਾਈਜ਼ੇਸ਼ਨ ਬੰਦ ਕਰਨ ਤੋਂ ਪਹਿਲਾਂ ਆਪਣੇ ਪਰਵਾਰਕ ਦੇਖ ਭਾਲ ਕਰਨ ਵਾਲੇ ਨਾਲ ਸਲਾਹ ਕਰੋ।

**ਨੋਟ:** ਜੇਕਰ ਤੁਸੀਂ 24 ਘੰਟਿਆਂ ਵਿਚ 6 ਵਾਰ ਤੋਂ ਜ਼ਿਆਦਾ ਵਾਰ ਨਿਜੀ-ਕੈਥੇਰਾਈਜ਼ੇਸ਼ਨ ਕਰਦੇ ਹੋ ਤਾਂ ਆਪਣੇ ਪਰਵਾਰਕ ਦੇਖ ਭਾਲ ਕਰਨ ਵਾਲੇ ਨੂੰ ਜਾਂ ਨਰਸ ਨੂੰ ਸੰਪਰਕ ਕਰੋ।

## ਤੁਹਾਡਾ ਮਸਾਨਾ ਬਹੁਤ ਭਰਿਆ ਹੋਣ ਦੀਆਂ ਨਿਸ਼ਾਨੀਆਂ :

- ਬੇਚੈਨ ਹੋਣਾ
- ਪਸੀਨਾ ਆਉਣਾ
- ਠੰਢ ਲੱਗਣੀ
- ਸਿਰ ਦਰਦ
- ਬੜਾ ਕਮਜ਼ੋਰ ਜਾਂ ਬਲਹੀਣ ਨਜ਼ਰ ਆਉਣਾ
- ਉੱਗਲੀਆਂ, ਪੈਰਾਂ ਦੇ ਅੰਗੂਠੇ, ਬਾਂਹਾਂ ਜਾਂ ਲੱਤਾਂ ਠੰਢੀਆਂ ਹੋਣੀਆਂ
- ਪੇਟ ਦਾ ਹੇਠਲਾ ਹਿੱਸਾ ਛੁੱਲਿਆ ਹੋਇਆ ਦਿੱਸਣਾ

ਜੇ ਇਨ੍ਹਾਂ ਵਿਚੋਂ ਕੋਈ ਵੀ ਨਿਸ਼ਾਨੀ ਆਉਂਦੀ ਹੈ ਤਾਂ ਜਿੰਨੀ ਜਲਦੀ ਹੋ ਸਕੇ ਕੈਥੇਰਾਈਜ਼ੇਸ਼ਨ ਕਰੋ।

## ਤੁਹਾਨੂੰ ਕਦੋਂ ਮਦਦ ਲੈਣੀ ਚਾਹੀਦੀ ਹੈ?

### ਕੈਥੋਰਾਈਜ਼ੇਸ਼ਨ ਦੀਆਂ ਲਗਾਤਾਰ ਸਮੱਸਿਆਵਾਂ

ਆਪਣੇ ਪਰਵਾਰਕ ਸਿਹਤ ਸੰਭਾਲ ਕਰਨ ਵਾਲੇ ਅਤੇ/ਜਾਂ ਘਰ ਵਿਚ ਸੇਵਾ ਕਰਨ ਵਾਲੀ ਨਰਸ ਨਾਲ ਗਲ ਕਰੋ ਜੇਕਰ ਤੁਹਾਨੂੰ ਨਿਜੀ-ਕੈਥੋਰਾਈਜ਼ੇਸ਼ਨ ਨਾਲ ਲਗਾਤਾਰ ਸਮੱਸਿਆਵਾਂ ਹਨ ਜਿਵੇਂ ਕਿ:

- ਨਿਜੀ-ਕੈਥੋਰ ਫਿੱਟ ਕਰਨ ਵਿਚ ਹੱਥਾਂ ਦਾ ਕੰਟਰੋਲ ਜਾਂ ਤਾਲ ਮੇਲ ਨਾ ਬੈਠਣ ਦੀ ਸਮੱਸਿਆ
- ਨਜ਼ਰ ਦੀ ਸਮੱਸਿਆ
- ਸਰੀਰ ਦਾ ਲਚਕਦਾਰ ਨਾ ਹੋਣ ਕਰ ਕੇ (ਸਰੀਰ ਆਕੜਨਾ, ਦਰਦ) ਕੈਥੋਰ ਫਿੱਟ ਕਰਨ ਲਈ ਠੀਕ ਪੁਜ਼ੀਸ਼ਨ ਨਾ ਬਣਾ ਸਕਣਾ

ਜੇ ਸਮੱਸਿਆ ਜਾਰੀ ਰਹੇ ਤਾਂ ਤੁਸੀਂ ਮਸਾਨੇ ਦੇ ਡਾਕਟਰ (ਯੂਰਾਲੋਜਿਸਟ) ਨੂੰ ਜਾਂ ਕਿਸੇ ਹੋਰ ਸਿਹਤ ਸੰਭਾਲ ਕਰਨ ਵਾਲੇ ਨੂੰ ਮਿਲਣ ਦੀ ਜ਼ਰੂਰਤ ਹੋ ਸਕਦੀ ਹੈ।

### ਇਨਫੈਕਸ਼ਨ

ਹਾਲਾਂ ਕਿ ਆਸੀਂ ਆਖਦੇ ਹਾਂ ਕਿ ਨਿਜੀ-ਕੈਥੋਰਾਈਜ਼ੇਸ਼ਨ ਨਾਲ ਇਨਫੈਕਸ਼ਨ ਦੀ ਰੋਕ ਹੁੰਦੀ ਹੈ ਪਰ ਚਾਂਸ ਹੈ ਕਿ ਇਨਫੈਕਸ਼ਨ ਹੋ ਸਕਦੀ ਹੈ। ਜੇ ਤੁਸੀਂ ਦੱਸੇ ਹੋਏ ਨਿਰਦੇਸ਼ਾਂ ਦੀ ਪਾਲਨਾ ਨਹੀਂ ਕਰਦੇ ਜਾਂ ਕੈਥੋਰਾਈਜ਼ੇਸ਼ਨ ਕਰਨ ਵਿਚ ਕੁੱਝ ਸਮੱਸਿਆਵਾਂ ਹਨ ਤਾਂ ਇਨਫੈਕਸ਼ਨ ਹੋਣ ਦਾ ਜ਼ਿਆਦਾ ਖਤਰਾ ਹੈ।

ਜੇ ਹੇਠ ਲਿਖੀਆਂ ਸਮੱਸਿਆਵਾਂ ਵਿਚੋਂ ਕੋਈ ਹੋਵੇ ਤਾਂ ਸੇਵਾ ਸੰਭਾਲ ਕਰਨ ਵਾਲੀ ਨਰਸ ਜਾਂ ਪਰਵਾਰ ਦੀ ਦੇਖ ਭਾਲ ਕਰਨ ਵਾਲੇ ਪੇਸ਼ਾਵਰ ਨੂੰ ਬੁਲਾਓ:

- ਤੁਹਾਡੇ ਪਿਸ਼ਾਬ ਵਿਚੋਂ ਬਦਬੂ ਆਉਂਦੀ ਹੈ ਜਾਂ ਰੰਗ ਵਿਚ ਤਬਦੀਲੀ ਹੈ।
- ਜੇ ਸਰੀਰ ਵਿਚ ਕੈਥੋਰ ਦਾਖਲ ਹੋਣ ਵਾਲੀ ਥਾਂ ਲਾਲ ਹੈ, ਸੁੱਜੀ ਹੈ ਜਾਂ ਦੂਖਦੀ ਹੈ।
- ਤੁਹਾਨੂੰ ਠੰਢ ਲਗਦੀ ਹੈ ਜਾਂ  $37.8^0$  ਸੈਂ(100<sup>0</sup> ਫਾ) ਤੋਂ ਜ਼ਿਆਦਾ ਬੁਖਾਰ ਹੈ।
- ਤੁਸੀਂ ਆਮ ਤੌਰ ਤੇ ਠੀਕ ਨਹੀਂ ਰਹਿੰਦੇ ਜਾਂ ਥਕਾਵਟ ਮਹਿਸੂਸ ਕਰਦੇ ਹੋ।
- ਤੁਹਾਡੇ ਸੋਚਣ ਦੇ ਤਰੀਕੇ ਵਿਚ ਫਰਕ ਹੈ **ਅਤੇ** ਇਹ ਤੁਹਾਡੇ ਲਈ ਨਵਾਂ ਹੈ।
- ਤੁਹਾਡੇ ਮਸਾਨੇ ਵਾਲੀ ਥਾਂ ਤੇ ਨਵਾਂ ਦਰਦ ਹੈ ਅਤੇ/ਜਾਂ ਕਮਰ (ਪੱਸਲੀਆਂ ਤੋਂ ਥੱਲੇ) ਵਿਚ ਦਰਦ ਹੈ।
- ਤੁਹਾਡੀ ਰੀਤ੍ਵ ਵਿਚ ਚੋਟ ਆਈ ਹੋਈ ਹੈ **ਅਤੇ** ਹੇਠਾਂ ਲਿਖੀਆਂ ਵਿਚੋਂ ਕੋਈ ਇੱਕ ਲੱਛਣ ਨਹੀਂ ਆਉਂਦਾ ਹੈ:
  - ਉੱਪਰ ਲਿਖੇ ਲੱਛਣਾਂ ਇੱਕ ਜਾਂ ਜ਼ਿਆਦਾ
  - ਮਾਸਪੇਸ਼ੀਆਂ ਵਿਚ ਆਮ ਨਾਲੋਂ ਜ਼ਿਆਦਾ ਕੜੱਲ ਪੈਣੇ
  - ਸਿਰ ਦਰਦ
  - ਪੇਟ ਵਿਚ ਬੁਖਾਰ ਜਿਹਾ ਮਹਿਸੂਸ ਹੋਣਾ
  - ਸੌਣ ਤੋਂ ਬਾਅਦ ਵੀ ਥਕਾਵਟ ਜਿਹੀ ਮਹਿਸੂਸ ਹੋਣੀ

### ਬਹੁਤ ਛੇਤੀ ਪਿਆਨ ਦੇਣ ਵਾਲੀਆਂ ਸਮੱਸਿਆਵਾਂ

ਜੇ ਹੇਠ ਲਿਖੀਆਂ ਵਿਚੋਂ ਕੋਈ ਵੀ ਹੋਵੇ ਤਾਂ ਨਜ਼ਦੀਕ ਵਾਲੀ ਐਮਰਜੈਂਸੀ ਵਿਚ ਜਾਓ:

- ਕਮਰ (ਪੱਸਲੀਆਂ ਤੋਂ ਥੱਲੇ) ਵਿਚ ਬਹੁਤ ਜ਼ਿਆਦਾ ਦਰਦ
- ਪਿਸ਼ਾਬ ਨਲੀ ਵਿਚੋਂ ਖੂਨ ਆਉਣਾ ਬੰਦਨਾ ਹੋਵੇ
- ਤੁਸੀਂ ਕੈਥੋਰਾਈਜ਼ ਨਹੀਂ ਕਰ ਸਕਦੇ ਅਤੇ ਮਸਾਨਾ ਭਰਿਆ ਹੋਇਆ ਅਤੇ ਤਕਲੀਫ਼ ਦਿੰਦਾ ਹੈ

ਜੇ ਤੁਸੀਂ ਪਰਵਾਰਕ ਡਾਕਟਰ ਅਤੇ/ਜਾਂ ਘਰ ਵਿਚ ਸੇਵਾ ਕਰਨ ਵਾਲੀ ਨਰਸ ਨੂੰ ਸੰਪਰਕ ਨਹੀਂ ਕਰ ਸਕਦੇ ਤਾਂ **8-1-1** (ਹੈਲਥਲਿੰਕ ਬੀ.ਸੀ.) ਨੂੰ ਫੋਨ ਕਰ ਕੇ ਰਜਿਸਟਰਡ ਨਰਸ ਨਾਲ ਦਿਨੋ ਜਾਂ ਰਾਤੀਂ ਕਿਸੇ ਸਮੇਂ ਗਲ ਕਰੋ।

130 ਭਾਸ਼ਾਵਾਂ ਵਿਚ ਉਪਲਬਧ ਹੈ।  
ਚੁਭਾਸ਼ੀਏ ਲਈ ਆਪਣੀ ਬੋਲੀ ਅੰਗਰੇਜ਼ੀ ਵਿਚ ਦੱਸੋ। ਦੁਭਾਸ਼ੀਏ ਦਾ ਫੋਨ ਤੇ ਆਉਣ ਤੋਂ ਬਾਅਦ ਤੱਕ ਇੰਤਜ਼ਾਰ ਕਰੋ।

## ਘਰ ਵਿਚ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੋਵੇਗੀ

ਤੁਹਾਨੂੰ ਕੈਥੇਟਰ ਦਾ ਸਾਮਾਨ ਖ੍ਰੀਦਣਾ ਪਵੇਗਾ। ਤੁਸੀਂ ਇਹ ਮੈਡੀਕਲ ਸਟੋਰਾਂ ਵਿਚੋਂ ਖ੍ਰੀਦ ਸਕਦੇ ਹੋ। ਆਪਣੇ ਪਰਵਾਰਕ ਡਾਕਟਰ ਜਾਂ ਘਰ ਵਿਚ ਸੇਵਾ ਕਰਨ ਵਾਲੀ ਨਰਸ ਨੂੰ ਘਰ ਦੇ ਨਜ਼ਦੀਕ ਸਟੋਰਾਂ ਬਾਰੇ ਪਤਾ ਕਰੋ।

ਕੱਝ ਇੰਨਸੋਰੇਂਸ ਪਲੈਨ ਕੈਥੇਟਰ ਦੇ ਸਾਮਾਨ ਦੀ ਕੀਮਤ ਨੂੰ ਕਵਰ ਕਰਦੇ ਹਨ ਇਸ ਲਈ ਇਹ ਬੜਾ ਮਹੱਤਵਪੂਰਨ ਹੈ ਕਿ ਉਸ ਬਾਰੇ ਜਾਣਕਾਰੀ ਲਵੋ।

ਜੇ ਤੁਹਾਡੇ ਕੋਲ ਬਰਮਾਮੀਟਰ ਨਹੀਂ ਤਾਂ ਸਾਡੀ ਸਲਾਹ ਹੈ ਕਿ ਇੱਕ ਖ੍ਰੀਦ ਲਵੋ ਤਾਂ ਕਿ ਜੇ ਲੋੜ ਪਵੇ ਤਾਂ ਆਪਣਾ ਟੈਂਪਰੇਚਰ ਵੇਖ ਸਕੋ।

## ਚੀਜ਼ਾਂ ਖ੍ਰੀਦਣ ਦੀ ਲਿਸਟ

ਇਹ ਸੁਨਿਸ਼ਚਿਤ ਕਰੋ ਕਿ ਇਹ ਚੀਜ਼ਾਂ ਤੁਹਾਡੇ ਘਰ ਵਿਚ ਹਨ:

- ਪਿਸ਼ਾਬ ਵਾਲੇ ਕੈਥੇਟਰ
- ਪਾਣੀ ਆਧਾਰਤ ਚਿਕਨਾਈ (ਜਿਵੇਂ ਕਿ ਕੇ- ਵਾਈ ਜੈਲੀ, ਜੋ ਟਿਊਬ ਵਿਚ ਜਾਂ ਪੈਕਟ ਵਿਚ ਮਿਲਦੀ ਹੈ - **ਵੈਸਲੀਨ ਨਹੀਂ**)
- ਸਿੰਕ ਜਾਂ ਕੰਮ ਵਾਲੀ ਥਾਂ ਸਾਫ਼ ਕਰਨ ਲਈ ਕਲੀਨਰ(ਰੋਗਾਣੂ ਨਾਸ਼ਕ)
- ਤਰਲ ਸਾਬਣ
- ਰਬੜ ਵਾਲੇ ਜਾਂ ਇੱਕ ਵਾਰ ਵਰਤਣ ਵਾਲੇ ਦਸਤਾਨੇ (ਇੱਛਾ ਅਨੁਸਾਰ)

ਹਮੇਸ਼ਾ 2 ਜਾਂ 3 ਸਾਫ਼ ਜਾਂਜਰਮ ਰਹਿਤ ਕੈਥੇਟਰ ਤਿਆਰ ਰੱਖੋ।

ਅਸੀਂ ਸਨਲਾਈਟ® ਡਿਸ ਸੋਪ ਦੀ ਸਿਫਾਰਸ਼ ਕਰਦੇ ਕਿਉਂ ਕਿ ਇਹ ਜਲਦੀ ਹੱਥਾਂ ਤੋਂ ਉੱਤਰ ਜਾਂਦਾ ਹੈ ਅਤੇ ਨਸ਼ਟ ਹੋ ਜਾਂਦਾ ਹੈ।

## ਹੋਰ ਚੀਜ਼ਾਂ

- ਪਿਸ਼ਾਬ ਇਕੱਠਾ ਕਰਨ ਲਈ ਸਾਫ਼ ਡੱਬਾ
- ਕੈਥੇਟਰ ਨੂੰ ਸਟੋਰ ਕਰਨ ਲਈ ਜ਼ਿਪ-ਲੱਕ ਬੈਗ ਜਿਹੀ ਸਾਫ਼ ਵਸਤੂ।
- ਸਾਫ਼ ਤੌਲੀਏ ਜਾਂ ਕਾਗਜ਼ੀ ਟਾਵਲ
- ਟਾਇਲੈਟ ਪੇਪਰ
- ਸਾਬਣ ਜਾਂ ਬਾਡੀ ਵਾਸ਼

## ਆਪਣੇ ਆਪ ਕੈਖੇਰਾਈਜ਼ੇਸ਼ਨ ਕਿਵੇਂ ਕਰਨੀ

1. ਸਿੰਕ, ਕਾਊਂਟਰ ਅਤੇ ਟੂਟੀਆਂ ਨੂੰ ਕਲੀਨਰ (ਰੋਗਾਣੂ ਨਾਸ਼ਕ) ਨਾਲ ਸਾਫ਼ ਕਰ ਕੇ ਕੰਮ ਕਰਨ ਵਾਲੀ ਜਗ੍ਹਾ ਤਿਆਰ ਕਰ।
2. ਆਪਣੇ ਹੱਥਾਂ ਨੂੰ ਪਾਣੀ ਅਤੇ ਸਾਬਣ ਨਾਲ ਧੋਵੋ।  
ਟਿੱਪ: ਆਪਣੇ ਨਹੂੰ ਹਮੇਸ਼ਾ ਛੋਟੇ ਅਤੇ ਸਾਫ਼ ਰੱਖੋ।
3. ਆਪਣਾ ਸਾਮਾਨ ਤਿਆਰ ਕਰ ਕੇ ਸਾਫ਼ ਕੀਤੀ ਜਗ੍ਹਾ ਤੇ ਰੱਖੋ:
  - ਸਾਫ਼ ਕੈਖੇਟਰ
  - ਕੈਖੇਟਰ ਨੂੰ ਰੱਖਣ ਵਾਲਾ ਸਾਫ਼ ਜਿਧ ਲੌਕ ਬੈਗ
  - ਸਾਫ਼ ਤੌਲੀਆ ਜਾਂ ਪੇਪਰ ਟਾਵਲ
  - ਤਰਲ ਸਾਬਣ
  - ਪਾਣੀ ਵਿਚ ਘੁਲਨਸ਼ੀਲ ਚਿਕਨਾਈ (ਵੈਸਲੀਨ ਨਹੀਂ)
  - ਪਿਸ਼ਾਬ ਇਕੱਠਾ ਕਰਨ ਵਾਲਾ ਸਾਫ਼ ਡੱਬਾ  
(ਸਿਰਫ ਜੇ ਕਰ ਤੁਸੀਂ ਰਹਿੰਦ ਖੂਹੰਦ ਪਿਸ਼ਾਬ ਨਾਪਣਾ ਚਾਹੁੰਦੇ ਹੋ ਜਾਂ  
ਜਦੋਂ ਤੁਸੀਂ ਟਾਇਲੈਟ ਦੇ ਨਜ਼ਦੀਕ ਨਹੀਂ)
4. ਨਿਜੀ ਕੈਖੇਰਾਈਜ਼ੇਸ਼ਨ ਕਰਨ ਤੋਂ ਪਹਿਲਾਂ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰੋ।
5. ਆਰਾਮਦਾਇਕ ਪੋਜ਼ੀਸ਼ਨ ਚੁਣੋ (ਖੜੇ ਹੋਣਾ, ਬੈਠਣਾ ਜਾਂ ਲੇਟਣਾ)।



ਕੁਰਸੀ ਉੱਤੇ ਅੱਗੇ ਹੋ  
ਕੇ ਬੈਠਣਾ



ਟਾਇਲੈਟ ਸੌਟ ਤੇ ਉਲਟਾ  
ਬੈਠਣਾ ਅਤੇ ਸੀਟ ਅਤੇ ਢੱਕਣ  
ਵਿਚਕਾਰ ਸੀਸ਼ਾ ਰੱਖਣਾ



ਟਾਇਲੈਟ ਸੀਟ ਤੇ ਸਿੱਧਾ ਬੈਠਣਾ  
ਅਤੇ ਇਕ ਨੀਵਾਂ ਸਟੂਲ ਤੇ ਸੀਸ਼ਾ  
ਰੱਖਣਾ



ਟਾਇਲੈਟ ਦੇ ਕੋਲ ਖਲੋ ਕੇ ਇੱਕ ਪੈਰ  
ਟਾਇਲੈਟ ਦੇ ਕਿਨਾਰੇ ਤੇ ਰੱਖਣਾ

### ਬਿਸਤਰੇ ਵਿਚ ਲੇਟ ਕੇ:


- ਆਪਣੀ ਧੋਣ ਅਤੇ ਕਮਰ ਪਿੱਛੇ ਸਿਰੂਣਾ ਰੱਖ ਕੇ
- ਲੱਤਾਂ ਮੌੜ ਕੇ
- ਗਿੱਟੇ ਆਪਸਵਿਚ ਮਿਲੇ ਹੋਏ
- ਗੋਡੇ ਵੱਖ ਵੱਖ ਕੀਤੇ ਹੋਏ

ਆਪਣੇ ਬਿਸਤਰੇ ਤੇ ਲਾਈਟ ਵਾਲੇ ਸੀਸ਼ੇ ਜਾਂ ਵੱਡਾ ਵਿਖਾਉਣ  
ਵਾਲੇ ਸੀਸ਼ੇ ਦੀ ਮਦਦ ਲਵੋ।



6. ਜਣਨ ਇੰਦਰੀ ਵਾਲੀ ਜਗ੍ਹਾ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ।

- ਅੱਗੇ ਤੋਂ ਪਿੱਛੇ ਵਲ ਨੂੰ ਸਾਫ਼ ਕਰੋ।
- ਭਗੋਸਟ ਦੀ ਚਮੜੀ ਦੇ ਹਰ ਇੱਕ ਮੋੜ ਨੂੰ ਸਾਫ਼ ਕਰੋ।
- ਗੁਦਾ ਦੁਆਲੇ ਵੀ ਸਫ਼ਾਈ ਕਰੋ।
- ਇੱਕ ਗਿੱਲੇ ਕਪੜੇ ਨਾਲ ਸਾਬਣ ਸਾਫ਼ ਕਰੋ।
- ਸਾਫ਼ ਤੌਲੀਏ ਨਾਲ ਗਿੱਲੀ ਜਗ੍ਹਾ ਸੁਕਾਓ।



7. ਪਿਸ਼ਾਬ ਵਾਲੇ ਕੈਥੇਟਰ ਦੇ ਅਖੀਰਲੇ 5 ਸੈਂਟੀਮੀਟਰ (2 ਇੰਚ) ਤੇ ਪਾਣੀ ਵਿਚ ਘੁਲਨਸ਼ੀਲ ਚਿਕਨਾਈ ਲਗਾਓ। (ਇਸ ਤਰ੍ਹਾਂ ਕੈਥੇਟਰ ਫਿਟ ਕਰਨਾ ਸੌਖਾ ਹੋਵੇਗਾ)।



8. ਜਿਹੜੀ ਪੋਜ਼ੀਸ਼ਨ ਤੁਹਾਨੂੰ ਚੰਗੀ ਲਗਦੀ ਹੈ ਉਹ ਕਰੋ।

9. ਕੈਥੇਟਰ ਦਾ ਖੁਲ੍ਹਾ ਸਿਰਾ ਟਾਇਲੈਟ ਜਾਂ ਸਾਫ਼ ਡੱਬੇ ਵਿਚ ਰੱਖੋ।  
**ਖੁਲ੍ਹਾ ਸਿਰਾ ਕਿਸੇ ਚੀਜ਼ ਨੂੰ ਨਾ ਛੂਹਣ ਦਿਓ।**

10.ਆਪਣੀ ਭਗ ਨੂੰ ਖੱਬੇ ਹੱਥ ਦੇ ਅੰਗੂਠੇ ਅਤੇ ਵਿਚਲੀ ਉੱਗਲ ਨਾਲ ਖੋਲੋ  
(ਖਬਚੂ ਸੱਜੇ ਹੱਥ ਦੀ ਵਰਤੋਂ ਕਰਨ)



11.ਆਪਣੇ ਖੱਬੇ ਹੱਥ ਦੀ ਪਹਿਲੀ ਉੱਗਲੀ (ਤਰਜਨੀ) ਨਾਲ ਪਿਸ਼ਾਬ ਨਲੀ ਦਾ ਸਿਰਾ ਲੱਭੋ। ਸੀਜ਼ਾ ਤੁਹਾਡੀ ਮਦਦ ਕਰ ਸਕਦਾ ਹੈ।

12.ਆਪਣੀ ਤਰਜਨੀ ਉੱਗਲ ਨੂੰ ਉਠਾਓ।

ਆਪਣੇ ਸੱਜੇ ਹੱਥ ਨਾਲ ਕੈਥੇਟਰ ਦੇ ਸਿਰੇ ਤੋਂ 1.5 ਤੋਂ 2.5 ਸੈਂਟੀਮੀਟਰ (1/2 ਇੰਚ ਤੋਂ 1 ਇੰਚ) ਢੂਰੀ ਤੇ ਪਕੜੋ।  
ਹੁਣ ਕੈਥੇਟਰ ਨੂੰ ਪਿਸ਼ਾਬ ਨਲੀ ਵਿਚ ਉੱਪਰ ਨੂੰ ਹੌਲੀ ਜਿਹੇ ਧੱਕੇ।

13.ਕੈਥੇਟਰ ਨੂੰ ਉਤਨੀ ਦੇਰ ਤੱਕ ਅੰਦਰ ਧੱਕੇ ਜੱਦ ਤੱਕ ਪਿਸ਼ਾਬ ਆਉਣਾ ਸ਼ੁਰੂ ਨਾ ਹੋ ਜਾਏ। 1.5 ਸੈਂਟੀਮੀਟਰ (1/2 ਇੰਚ) ਹੋਰ ਅੰਦਰ ਕਰੋ। ਖੱਬੇ ਹੱਥ ਨਾਲ ਆਪਣੀ ਜਗ੍ਹਾ ਤੇ ਰਹਿਣ ਦਿਓ।



**ਨੋਟ: ਕੈਥੇਟਰ ਨਾਲ ਜ਼ੋਰ ਨਾ ਲਗਾਓ।** ਜੇ ਕੈਥੇਟਰ ਨੂੰ ਅੱਗੇ ਜਾਣ ਵਿਚ ਕੋਈ ਰੁਕਾਵਟ ਮਹਿਸੂਸ ਹੁੰਦੀ ਹੈ ਤਾਂ ਥੋੜ੍ਹੀ ਦੇਰ ਠਹਿਰੋ। ਪਿਸ਼ਾਬ ਕਰਨ ਦਾ ਬਹਾਨਾ ਕਰ ਕੇ ਆਰਾਮ ਕਰਨ ਦੀ ਕੋਸ਼ਿਸ਼ ਕਰੋ। ਫਿਰ 1.5 ਸੈਂਟੀਮੀਟਰ (1/2 ਇੰਚ) ਕੈਥੇਟਰ ਹੋਰ ਅੰਦਰ ਕਰੋ।

14.ਮਸਾਨੇ ਵਿਚੋਂ ਸਾਰੇ ਪਿਸ਼ਾਬ ਨੂੰ ਟਾਇਲੈਟ ਜਾਂ ਸਾਫ਼ ਡੱਬੇ ਵਿਚ ਨਿਕਲਨ ਦਿਓ।

15. ਜਦੋਂ ਪਿਸ਼ਾਬ ਨਿਕਲਨਾ ਬੰਦ ਹੋ ਜਾਏ ਤਾਂ ਹੌਲੀ ਜਿਹੇ ਕੈਖੇਟਰ ਨੂੰ ਪਿਸ਼ਾਬ ਨਲੀ ਵਿਚੋਂ ਬਾਹਰ ਕੱਢ ਲਵੇ। (ਤਾਂ ਕਿ ਤੁਸੀਂ ਪਿਸ਼ਾਬ ਦੀਆਂ ਬੂੰਦਾਂ ਤੁਹਾਡੇ ਕੱਪੜਿਆਂ ਤੇ ਨਾ ਡਿੱਗਣ)।

ਜਦੋਂ ਤੁਸੀਂ ਕੈਖੇਟਰ ਬਾਹਰ ਕੱਢ ਰਹੇ ਹੋ ਜੇ ਫਿਰ ਪਿਸ਼ਾਬ ਆਉਣਾ ਸ਼ੁਰੂ ਹੋ ਜਾਏ ਤਾਂ ਠਹਿਰੇ ਜਦ ਤੱਕ ਪਿਸ਼ਾਬ ਬਾਹਰ ਆਉਣਾ ਬੰਦ ਨਾ ਹੋ ਜਾਏ। ਹੁਣ ਹੌਲੀ ਜਿਹੇ ਕੈਖੇਟਰ ਬਾਹਰ ਕੱਢ ਲਵੇ।


16. ਟਾਇਲੈਟ ਪੇਪਰ ਨਾਲ ਅੱਗੇ ਤੋਂ ਪਿੱਛੇ ਵਲ ਸਾਫ਼ ਕਰੋ।

17. ਜੇ ਪਿਸ਼ਾਬ ਦੀ ਰਹਿੰਦ ਖੂੰਹਦ ਦਾ ਰਿਕਾਰਡ ਰੱਖ ਰਹੇ ਹੋ ਤਾਂ ਡੱਬੇ ਵਿਚ ਪਏ ਪਿਸ਼ਾਬ ਨੂੰ ਨਾਪ ਲਵੇ। ਡੱਬੇ ਨੂੰ ਟਾਇਲੈਟ ਵਿਚ ਖਾਲੀ ਕਰ ਕੇ ਠਾਇਲੈਟ ਵਿਚ ਪਾਣੀ ਚਲਾ ਦਿਓ। ਡੱਬੇ ਨੂੰ ਗਰਮ ਪਾਣੀ ਨਾਲ ਧੋ ਲਵੇ।

18. ਕੈਖੇਟਰ ਦੀ ਦੁਬਾਰਾ ਵਰਤੋਂ ਕਰਨ ਲਈ ਇਸ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ।

19. ਜੇ ਹਰ ਵਾਰ ਨਵੇਂ ਕੈਖੇਟਰ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੋਵੇ ਤਾਂ ਕੈਖੇਟਰ ਨੂੰ ਬੈਗ ਵਿਚ ਪਾ ਕੇ ਅਤੇ ਅੱਛੀ ਤਰ੍ਹਾਂ ਬੰਨ੍ਹ ਕੇ ਕੂੜੇ ਵਾਲੇ ਡੱਬੇ ਵਿਚ ਸੁੱਟ ਦਿਓ।

20. ਆਪਣੇ ਹੱਥ ਧੋਵੋ।



## ਕੈਖੇਟਰ ਨੂੰ ਸਾਫ਼ ਕਰਨਾ

ਜੇ ਸਾਫ਼ ਰੱਖਿਆ ਜਾਏ ਤਾਂ ਕੈਖੇਟਰ ਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ। ਹਰ ਇੱਕ ਕੈਖੇਟਰ ਨੂੰ 1 ਤੋਂ 2 ਹਫ਼ਤਿਆਂ ਲਈ ਵਰਤਿਆ ਜਾ ਸਕਦਾ ਹੈ। ਜੇ ਇਸ ਵਿਚ ਖਰਾਬੀ ਆ ਜਾਏ ਤਾਂ ਇਸ ਨੂੰ ਸੁੱਟ ਕੇ ਨਵੇਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਜੇ ਕੈਖੇਟਰ ਨੂੰ ਦੁਬਾਰਾ ਵਰਤਣਾ ਹੈ ਤਾਂ ਪਹਿਲਾਂ ਵਰਤਣ ਤੋਂ ਬਾਅਦ ਇਸ ਨੂੰ ਧੋ ਲਵੇ। ਇਹ ਚੰਗਾ ਹੋਵੇਗਾ ਕਿ ਆਮ ਵਾਸਤੂ ਵਿਚ ਕੈਖੇਟਰ ਨੂੰ ਨਾ ਧੋਵੋ। ਜੇ ਆਮ ਵਾਸਤੂ ਵਿਚ ਕੈਖੇਰਾਈਜ਼ ਕਰਨ ਦੀ ਲੋੜ ਪਏ ਜਾਏ ਤਾਂ ਵਰਤੇ ਹੋਏ ਕੈਖੇਟਰ ਨੂੰ ਸੁੱਟ ਦਿਓ।

### ਸਾਫ਼ ਕਰਨ ਲਈ ਕਦਮ:

1. ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ।
2. ਡੱਬੇ ਜਾਂ ਸਿੰਕ ਨੂੰ ਗਰਮ ਪਾਣੀ ਨਾਲ ਭਰ ਲਵੇ।
3. ਕੈਖੇਟਰ ਨੂੰ ਤਰਲ ਸਾਬਣ ਅਤੇ ਗਰਮ ਪਾਣੀ ਨਾਲ ਧੋਵੋ।
4. ਕੈਖੇਟਰ ਨੂੰ ਅੰਦਰੋਂ ਅਤੇ ਬਾਹਰੋਂ ਗਰਮ ਪਾਣੀ ਨਾਲ ਧੋਵੋ।
5. ਕੈਖੇਟਰ ਨੂੰ ਸਾਫ਼ ਟਾਵਲ ਨਾਲ ਸੁਕਾਓ।
6. ਕੈਖੇਟਰ ਨੂੰ ਚੰਗੀ ਤਰ੍ਹਾਂ ਹਵਾ ਨਾਲ ਸੁਕਾਉਣ ਲਈ ਕੈਖੇਟਰ ਨੂੰ ਸਾਫ਼ ਜਗ੍ਹਾ ਤੇ ਰੱਖ ਕੇ ਪੇਪਰ ਟਾਵਲ ਜਾਂ ਸਾਫ਼ ਤੌਲੀਏ ਨਾਲ ਢੱਕ ਦਿਓ।
7. ਕੰਮ ਕਰਨ ਵਾਲੀ ਜਗ੍ਹਾ ਸਾਫ਼ ਕਰੋ।
8. ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ।
9. ਜਦੋਂ ਸੁੱਕ ਜਾਏ ਤਾਂ ਕੈਖੇਟਰ ਨੂੰ ਜ਼ਿਪ ਲੋਕ ਜਿਹੀ ਚੀਜ਼ ਵਿਚ ਰੱਖ ਦਿਓ।



## ਬਾਹਰ ਜਾ ਰਹੇ ਹੋ ਜਾਂ ਸਫਰ ਤੇ ਜਾ ਰਹੇ ਹੋ

ਜਦੋਂ ਤੁਸੀਂ ਬਾਹਰ ਜਾਓ ਜਾਂ ਸਫਰ ਕਰੋ ਤਾਂ ਆਪਣੇ ਨਾਲ ਲੈ ਜਾਣ ਲਈ ਸਫਰੀ ਕਿੱਟ ਬਣਾਓ।

ਤੁਸੀਂ ਕਿੱਨੀ ਕਿੱਟ ਨਾਲ ਲੈ ਕੇ ਜਾਣੀ ਹੈ ਇਹ ਤੁਹਾਡੇ ਬਾਹਰ ਜਾਣ ਦੇ ਸਮੇਂ ਤੇ ਨਿਰਭਰ ਕਰੇਗਾ। ਮਿਸਾਲ ਲਈ ਜੇ ਤੁਸੀਂ ਇੱਕ ਦਿਨ ਲਈ ਜਾਣਾ ਹੈ ਤਾਂ ਤੁਹਾਨੂੰ ਜ਼ਿਪਲੋਕ ਬੈਗ, ਟਾਇਲੈਟਰੀ ਬੈਗ ਜਾਂ ਛੋਟਾ ਬੈਗ ਨਾਲ ਲੈ ਕੇ ਜਾ ਸਕਦੇ ਹੋ। ਜੇ ਤੁਸੀਂ ਲੰਮੇ ਸਮੇਂ ਲਈ ਜਾਣਾ ਹੈ ਤਾਂ ਜੋ ਕੁੱਝ ਤੁਹਾਨੂੰ ਚਾਹੀਦਾ ਹੈ ਉਹ ਸ਼ਾਪਿੰਗ ਬੈਗ, ਬੈਕਪੈਕ, ਜਿਮ ਬੈਗ ਜਾਂ ਸ਼ੂਟਕੇਸ ਵਿਚ ਰੱਖ ਲਵੋ।

ਜੇ ਤੁਸੀਂ ਪਸੰਦ ਕਰੋ ਤਾਂ ਸਫਰ ਵਿਚ ਵਰਤੋਂ ਲਈ ਬੰਦ ਕੀਤੀ ਨਿਜੀ ਕੈਥੇਟਰ ਕਿੱਟ ਖ੍ਰੀਦ ਸਕਦੇ ਹੋ (ਜਿਸ ਵਿਚ ਕੈਥੇਟਰ, ਚਿਕਨਾਈ ਅਤੇ ਸਾਮਾਨ ਇਕੱਠਾ ਕਰਨ ਵਾਲਾ ਬੈਗ ਸ਼ਾਮਲ ਹੁੰਦੇ ਹਨ)।

ਤੁਹਾਡੀ ਸਫਰੀ ਕਿੱਟ ਵਿਚ ਇਹ ਸ਼ਾਮਲ ਹੋਣੇ ਚਾਹੀਦੇ ਹਨ:

- ਕੈਥੇਟਰ ਵੱਖਰੇ ਪਲਾਸਟਿਕ ਬੈਗਾਂ ਵਿਚ
- ਕੈਥੇਟਰ ਸਟੋਰ ਕਰਨ ਲਈ ਜ਼ਿਪਲੋਕ ਬੈਗ
- ਖੁਸ਼ਬੂ ਰਹਿਤ ਵਰਤ ਕੇ ਸੁੱਟਣ ਵਾਲੇ ਪੇਪਰ
- ਪਾਣੀ ਵਿਚ ਘੁਲਨਸ਼ੀਲ ਚਿਕਨਾਈ
- ਮਾਸਕਿੰਗ ਟੇਪ (masking tape)
- ਗਰੋਸਰੀ ਵਾਲੇ ਪਲਾਸਟਿਕ ਬੈਗ

ਤੁਸੀਂ ਕਿੱਨੇ ਦਿਨ ਬਾਹਰ ਰਹਿਣਾ ਹੈ ਇਸ ਤੇ ਚੀਜ਼ਾਂ ਦਾ ਨੰਬਰ ਨਿਰਭਰ ਕਰੇਗਾ।

ਜੇ ਵੱਖਰੇ ਪੈਕੇਜ ਵਰਤਦੇ ਹੋ ਤਾਂ ਹਰ ਕੈਥੇਰਾਈਜ਼ੇਸ਼ਨ ਲਈ 1 ਪੈਕੇਜ ਚਾਹੀਦਾ ਹੈ।

ਜੇ ਕਰ ਐਸੀ ਸਥਿਤੀ ਬਣ ਜਾਏ ਕਿ ਤੁਸੀਂ ਕੈਥੇਰਾਈਜ਼ੇਸ਼ਨ ਲਈ ਤਿਆਰ ਹੋ ਰਹੇ ਹੋ ਅਤੇ ਕੈਥੇਟਰ ਰੱਖਣ ਲਈ ਕੋਈ ਕਾਊਂਟਰ ਨਹੀਂ। ਤਾਂ ਐਸੇ ਸਮੇਂ ਕੈਥੇਟਰ ਪੈਕਜ ਨੂੰ ਟੇਪ ਨਾਲ ਟਾਇਲੈਟ ਦੀ ਦੀਵਾਰ ਨਾਲ ਚਿਪਕਾ ਦਿਓ।

ਵਰਤੋਂ ਹੋਏ ਕੈਥੇਟਰ ਨੂੰ ਬੈਗ ਵਿਚ ਪਾਦਿਓ।  
ਕੂੜੇ ਵਿਚ ਸੁੱਟਣ ਤੋਂ ਪਹਿਲਾਂ ਬੈਗ ਨੂੰ ਚੰਗੀ ਤਰ੍ਹਾਂ ਸੀਲ ਕਰ ਦਿਓ।

## ਮੇਰੀ ਨਿਜੀ ਕੈਥੇਰਾਈਜ਼ੇਸ਼ਨ ਦੇ ਰਿਕਾਰਡ ਦਾ ਕਿਤਾਬਚਾ

ਚਿੱਤਰ (ਜਿੱਥੇ ਦਰਸਾਏ ਗਏ ਹਨ ਉਨ੍ਹਾਂ ਤੋਂ ਇਲਾਵਾ) ਸੈਟ ਜੋਸਿਡ ਹੈਲਥ ਕੋਅਰ ਹਮਿਲਟਨ - ਦੀ ਇਜਾਜ਼ਤ ਨਾਲ ਵਰਤੇ

[www.fraserhealth.ca](http://www.fraserhealth.ca)

ਇਹ ਜਾਣਕਾਰੀ ਤੁਹਾਡੇ ਸਿਹਤ ਸੰਭਾਲ ਕਰਨ ਵਾਲੇ ਵਲੋਂ ਤੁਹਾਨੂੰ ਦਿੱਤੀ ਸਲਾਹ ਦਾ ਬਦਲ ਨਹੀਂ।

Catalogue #265621 (May 2017) Punjabi  
To order: [patienteduc.fraserhealth.ca](http://patienteduc.fraserhealth.ca)

